



COVID-19 UPDATES

Punjabi

wyndhamcity

ਪੰਜਾਬੀ

ਤੁਹਾਨੂੰ ਅਤੇ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ Wyndham City Council ਦੀਆਂ ਸੇਵਾਵਾਂ ਅਤੇ ਸੁਵਧਿ-ਕੇਂਦਰਾਂ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ।

ਇਨ੍ਹਾਂ ਤਬਦੀਲੀਆਂ ਅਤੇ ਸਮਰਥਨ ਨਾਲ ਸੰਬੰਧਿਤ ਤਾਜ਼ੀ ਜਾਣਕਾਰੀ ਲਈ: ਸਾਡੀ ਵੈੱਬਸਾਈਟ www.wyndham.vic.gov.au/covid19 ਵੇਖੋ, ਸਾਨੂੰ ਹਫਤੇ ਦੇ ਕਸਿ ਵੀ ਦਿਨ 9742 0777 ਤੇ ਫੋਨ ਕਰੋ, ਜਾਂ ਸਾਨੂੰ COVID-19enquiries@wyndham.vic.gov.au ਤੇ ਈਮੇਲ ਕਰੋ। ਜੇਕਰ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, ਤਾਂ TIS National ਨੂੰ 131 450 ਤੇ ਫੋਨ ਕਰੋ।

ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ (COVID-19) ਨਾਲ ਸੰਬੰਧਿਤ ਸਲਾਹ ਲਈ ਇਹ ਵੈੱਬਸਾਈਟ ਵੇਖੋ: www.dhhs.vic.gov.au/translated-resources-coronavirus-disease-covid-19

ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ (COVID-19) ਬਾਰੇ ਵਧੇਰੀ ਜਾਣਕਾਰੀ ਅਤੇ ਖਬਰਾਂ ਲਈ ਇਹ ਵੈੱਬਸਾਈਟ ਵੇਖੋ: www.sbs.com.au/language/coronavirus

ਸਹਾਇਤਾ ਸੇਵਾਵਾਂ, ਫੂਡ ਅਤੇ ਸਪਲਾਈ: ਜੇਕਰ ਤੁਹਾਡੇ ਕੋਲ ਬਹੁਤ ਘੱਟ ਭੋਜਨ ਜਾਂ ਬਿਲਕੁਲ ਵੀ ਭੋਜਨ ਨਹੀਂ ਹੈ, ਤਾਂ ਸੰਕਟਕਾਲੀਨ ਰਾਹਤ ਪੈਕੇਜ ਲਈ ਕਰੋਨਾਵਾਇਰਸ ਹਾਟਲਾਈਨ ਨੂੰ 1800 675 398 ਤੇ ਫੋਨ ਕਰੋ। ਤੁਸੀਂ www.wyndham.vic.gov.au/covid19 ਵੈੱਬਸਾਈਟ ਤੇ ਵੀ ਸਹਾਇਤਾ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਕੱਸਲ ਦੀਆਂ ਸੇਵਾਵਾਂ: www.wyndham.vic.gov.au/covid19 ਵੈੱਬਸਾਈਟ ਵੇਖੋ ਜਾਂ 9742 0777 ਤੇ ਫੋਨ ਕਰੋ।

ਕੂੜਾ-ਕਰਕਟ ਅਤੇ ਰਿਸਾਇਕਲਿੰਗ: ਇਹ ਅਜੇ ਵੀ ਤੁਹਾਡੇ ਘਰ ਦੇ ਬਿਨ ਤੋਂ ਕਲੈਕਟ ਕੀਤਾ ਜਾ ਰਿਹਾ ਹੈ।

ਮਟਰਨਲ ਐਂਡ ਚਾਇਲਡ (ਮਾਤਾ ਅਤੇ ਬਾਲ) ਸੇਵਾਵਾਂ: ਇਹ ਮੁਫਤ ਨਰਸਿੰਗ ਸਹਾਇਤਾ ਅਤੇ ਸਲਾਹ ਦਿੰਦੀ ਹੈ। ਤੁਸੀਂ ਅਜੇ ਵੀ ਫੋਨ ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।

ਸਿਸੂ ਅਤੇ ਬਾਲ ਟੀਕਾਕਰਣ: ਇਨ੍ਹਾਂ ਦਾ ਚਾਲੂ ਰਹਿਣਾ ਜਾਰੀ ਹੈ ਅਤੇ ਇਸਦੇ ਲਈ ਬੁਕਿੰਗ ਕਰਨ ਦੀ ਲੋੜ ਹੈ।

ਨੌਜਵਾਨ ਸਲਾਹ-ਮਸ਼ਵਰਾ: ਫੋਨ ਅਤੇ ਆਨਲਾਈਨ ਵੀਡੀਓ ਰਾਹੀਂ ਨੌਜਵਾਨ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਪਲਬਧ ਹੈ।

ਹਾਲਚਾਲ ਪੁੱਛਣਾ ਅਤੇ ਗੱਲਬਾਤ ਕਰਨੀ: ਉਨ੍ਹਾਂ ਨਿਵਾਸਿਆਂ ਲਈ ਮੁਫਤ ਸੇਵਾ ਜੋ ਸ਼ਾਇਦ ਇੱਕਲਾਪਣ ਮਹਿਸੂਸ ਕਰ ਰਹੇ ਹੋਣ ਅਤੇ ਨਿਯਮਿਤ ਤੌਰ 'ਤੇ ਜਿਨ੍ਹਾਂ ਦਾ ਹਾਲਚਾਲ ਪੁੱਛੇ ਜਾਣ ਅਤੇ ਦੋਸਤਾਨਾ ਤਰੀਕੇ ਨਾਲ ਗੱਲਬਾਤ ਕਰਨ ਨਾਲ ਉਨ੍ਹਾਂ ਨੂੰ ਫਾਇਦਾ ਹੋ ਸਕਦਾ ਹੋਵੇ।